

PRIME INDUSTRIES LIMITED

CIN: L15490PB1992PLC012662

Regd. Office: Master Chambers, SCO -19,

Feroze Gandhi Market, Ludhiana- 141 001, Punjab

Tel.: 0161-3911500-5043500 E-mail:prime_indust@yahoo.com

Website: www.primeindustrieslimited.com

Ref.:PIL/SEC/2022-23/19

Date: 02.08.2022

To, The Secretary BSE Limited, Floor 25, P.J. Towers, Dalal Street, Mumbai-400001

Dear Sir/Madam

SCRIP Code No.: PRIMIND (519299)

Subject: News-Paper Publications Under Regulation 47 of the SEBI (Listing Obligations and Disclosure Requirements) Regulations, 2015

With reference to the Regulation 47(1)(b) read with Schedule III of SEBI (Listing Obligations and Disclosure Requirements) Regulations, 2015, please find enclosed newspaper clippings published in Financial Express (English) and Desh Sewak (Punjabi) on Tuesday, the 2nd day of August, 2022 in respect of Intimation of Board Meeting for Quarter ended 30.06.2022.

Thanking You

Yours Faithfully

For PRIME INDUSTRIES LTD

COMPANY SECRETARY

(Alka Mishra)

Company Secretary & Compliance Officer

Encl.: as above

WWW.FINANCIALEXPRESS.COM

Q1 securitisation volume more than doubles to ₹33,000 crore

Of the total, mortgage

loans contributed around

47% of the DA

transactions in Q1

₹4,000 crore, which includes

pools backed by all the asset

classes (except mortgage loans

and microfinance loans). MFI

loans made up around 13% of

ven by ABS pools contributing

around 73% of the total

issuances and is led by vehicle

loans at around ₹7,600 crore

despite the rising fear of a

global recession, coupled with

the challenges brought on by

the volatile commodity prices

as well as the supply chain

issues, the signs of overall

improvement in the economic

activity in the country and

the rising credit demand will

keep the momentum for the

retail securitisation segment

AVON MERCANTILE LTD

CIN: L17118UP1985PLC026582

Regd. Off.: Upper Basement,

Smart Bharat Mall, Plot No. I-2, Sector-25A

Gautam Buddha Nagar, Noida,

Uttar Pradesh-201301

Website: http://www.avonmercantile.co.in/

NOTICE

With reference Regulation 47(1) (a) read

with Regulation 29 of Securities Exchange

Board of India (Listing Obligations and

Disclosure Requirements) Regulations,

2015, Notice is hereby given that a meeting

of the Board of Directors of the Company is

scheduled to be held on, Friday, the

12th August, 2022 at 4:00 P.M. at Conference

Room, Upper Basement, Smart Bharat Mall,

Plot No. I-2, Sector-25A, Gautam Buddha

Nagar, Noida, Uttar Pradesh-201301 to

inter-alia consider and take on record the

un-audited financial results for the quarte

ended on 30th June, 2022, pursuant to the

The un-audited quarterly results of the

Company, once approved by the Board, shall

be available on the website of the Company

viz. http://www.avonmercantile.co.in/ and

on the website of the stock exchanges viz.

https://www.bseindia.com/ and

Date: 01.08.2022 & Compliance Officer

for Avon Mercantile Ltd

By order of the board for

Jain Marmolndusties Ltd.

Balance O/S as on

Rs. 17,12,299.20

Rs. 83,23,471.62

Rs. 1,00,35,770.82

Balance O/S as on

Rs. 17,12,299.20

Rs. 83,23,471.62 Rs. 1,00,35,770.82

30.06.2021

30.06.2021

punjab national bank

Sidharth Jain

Managing Director DIN 01275806

Company Secretary

M. No.: A42944

Disha Soni

https://www.cse-india.com/

Place : Noida

REGD OFF, 47/10, KIRANPATH MANSAROVER, JAIPUR RAJASTHAN-302020 Work Office: N:H-8, Sukher, Opp. DiamondPetrol Pump, Udaipur-313001 (Raj.)

TEL:-0294-2441666.2441777 EMAIL:- jainmarmo_udr@yahoo.com CIN:- L14101RJ1981PLC002419 WEBSITE:- www.jainmarmo.com

NOTICE

Notice is hereby given pursuant to Regulation 29 and other applicable provisions of

the SEBI (Listing Obligation and Disclosure requirements) Regulation 2015, that the

meeting of the Board of Directors of the Company scheduled to be held on Monday, 08th August 2022 at the Work office of the Company situated at N.H. 8, Sukher,

Udaipur-Rajasthan 313001 inter alia to consider and take on records the Un-audited

Financial Results of the company for the Quarter ended 30th June 2022. This information is also available on the website of the company at www.iainmarmo.com and on the website of

CIRCLE SASTRA CENTRE, West Delhi, 9/90, 1 st Floor, P- Block, Connaught Circus, New Delhi-110001

POSSESSION NOTICE (For Immovable Property)

The undersigned being the Authorized Officer of the Punjab National bank, Branch: Circle Sastra

Centre: West Delhi Connaught Circus, New Delhi under the Securitisation and Reconstruction of Financial Assets & Enforcement of Security Interest Act, 2002, and in exercise of powers

conferred under Section 13 read with Rule 3 of the Security Interest (Enforcement) Rules, 2002, issued demand notice/s on the dated 09/07/2021 calling upon the borrower (1) Mrs. Lata Mahajan, (2) Anil Mahajan both at 48/46 1st Floor, Old Rajinder Nagar New Delhi 110060, (3)

Mrs. Lata Mahajan Prop. of Sai Traders at 10/54 BD Chamber D B Gupta Road, Karol Bagh,

to repay the amount as mentioned in the notice being Rs. 1,00,35,770.82 (Rupees One

Crore Thirty-Five Thousand Seven Hundred Seventy Rupees and eighty-two paisa

only) as on 30.06.2021 with further interest incidental expenses, cost, charges etc

until payment in full within 60 days from the date of notice (s) / date of receipt of the said

The Borrower's having failed to repay the amount, notice is hereby given to the borrower

and the public in general that the undersigned has taken possession of the properties

described herein below in exercise of powers conferred on him under Sub-section (4) of

Section 13 of Act read with Rule 8 of the security Interest Enforcement Rules, 2002 on this

The Borrower/s, Guarantor/s, mortgagor/s attention is invited to provisions of sub-section (8) of section 13 of the Act in respect of time available to redeem the secured assets.

The borrower/s in particular and the public in general is hereby cautioned not to deal with: the properties and any dealing with the properties will be subject to the charge of Punjab

National Bank Circle SASTRA Centre: West Delhi Connaught Circus for Loan

Due and Outstanding as on 30.06.2021, along with further interest, cost and expenses

DESCRIPTION OF THE IMMOVABLE PROPERTY

Entire first floor without roof/ terrace rights out of the said built up freehold property

bearing no 4-B/46, measuring 85.9 sq yds, situated at Old Rajinder Nagar, New Delhi-

Nature of Facility

Nature of Facility

Regulation 33 of the LODR Regulations.

led by NBFCs.

The report concludes that

accounting for around 59%.

PTC volume is mainly dri-

the DA volume.

PRESS TRUST OF INDIA Mumbai, August 1

WITH THE ECONOMY normalising to the pre-pandemic levels, credit off-take has been on an upswing and so does retail securitisation volume which soared more than twofold to ₹33,000 crore in the first quarter, shows an analysis.

The pandemic shocks had retail securitisation volumes plunging in the first quarters of the past two fiscal years, but the trend was revered with the normalisation of economic activities, pushing the securitisation volume by 113% in Q1 to ₹33,000 crore from ₹15,500 crore a year ago, according to an analysis by Care Ratings.

The retail securitisation volume includes pass through certificates (PTCs) and direct assignment (DA) transactions.

Of the total, mortgage loans contributed around 47% of the DA transactions in Q1, while vehicle loan pools dominated the PTC volumes with 59% share. The other major asset classes

include microfinance loans (12%), gold loans (7.5%) and unsecured business loans, personal loans and consumer finance loans, cumulatively constituting 6.2%, says the report. The retail market volume

was again driven by DA transactions, with 61% of the overall share, while the remaining share was of PTC deals.

The DA segment is led by mortgage-backed securitisation (MBS) with an aggregate size of around ₹13,000 crore, followed by asset-backed securitisation (ABS) at around

PRIME INDUSTRIES LIMITED

Regd. Office: Master Chambers, 19, Feroze Gandhi Market, Ludhiana-141001 (Pb) CIN: L15490PB1992PLC012662 Tel.: 0161-5043500 E-mail: prime_indust@yahoo.com

Website: www.primeindustrieslimited.com

NOTICE

Notice pursuant to Regulation 47(1) (a) of the SEBI (Listing Obligations and Disclosure Requirements) Regulations, 2015, is hereby given that the meeting of Board of Directors of the Company will be held on Tuesday, the 9th day of August, 2022 at 4.00 P.M. at the Registered Office of the Company to consider & approve the Un-Audited Financial Results for the guarter ended 30th June, 2022. By order of the Board

> For Prime Industries Limited (Rajinder Kumar Singhania)

Managing Director Place: Ludhiana DIN: 00077540 Date: 01.08.2022 JAIN MARMO INDUSTRIES LIMITED

BSE ttd at www.bseindia.com

पंजाब मैशनल बैंक

New Delhi 110005 as Detailed below:

1st day of Aug of the year 2022

0148008700137012 | Cash Credit

014800NC00000646 Term Loan Housing

amount as Detailed

S.No. Account no.

Total

0148008700137012 | Cash Credit

014800NC00000646 Term Loan Housing

S. no Account no.

PLACE:-Udaipur

Date: 01.08.2022

Delhi reports 2nd monkeypox case

A35-YEAR-OLD Nigerian man, living in Delhi and having no recent history of foreign travel, has tested positive for monkeypox, taking the total number of infected people in India to six, official sources said on Monday.

He is the second person in Delhi to test positive for the infection. The man, who has been staying in Delhi for a year now, has no recent history of foreign or local travel, sources told *PTI*. His condition was stable.

Meanwhile, two suspected monkeypox patients, both Nigerian nationals, have been admitted to the Delhi government-run LNJP Hospital, nodal hospital for treatment of the infection, since Sunday. —PTI



BRANCH: Garhshankar, Near LIC Building, Hoshiyarpur Road, Garhshankar-144527, Punjab. Ph: 01884-284300 Email- vjgash@bankofbaroda.co.in

Rule-8(1) POSSESSION NOTICE (for Immovable Property)

Whereas, The undersigned being the Authorized officer of the BANK OF BARODA, Garhshankar under the Securitization and Reconstruction of Financial Assets and Enforcement of Security Interest. Act, 2002 and in exercise of powers conferred under section 13(12) read with Rules 3 of the Security Interest (Enforcement) Rules, 2002 issued Demand Notices dated mentioned as below calling upon the borrower(s)/Gurantor(s) to repay the amount mentioned in the Notice(s) being within 60 days from the date of receipt of the said Notices. Since the concerned Parties have failed to repay the amount, notice is hereby given to the owner of the property, under parties concerned, and the public in general that the undersigned has taken possession of the property described herein below in exercise of powers conferred on him/her under Sec. 13(4) of the said Act read with rule 8 of the said rules, on these dates mentioned against below accounts The parties concerned in particular and the public in general are hereby cautioned not to deal with the property

and any dealings with the property (ies) will be subject to the charge of the BANK OF BARODA, Garhshankar for an aggregate amount of as mentioned below+future interest thereon and costs, etc. The borrower's attention is invited to provision of sub-section (8) of section 13 of the Act, in respect of

time available to redeem the secured assets.						
Name of the Borrower/ Guarantor /Owner of Property	Description of the Immovable Property	Date of Demand Notice	Date of Possession	Amount Outstanding		
Borrower: Mrs. Monika	All that part and parcel of the	09.05.2022	22.07.2022	Rs.28,10,002.43/-		

Rattan D/o Som Nath Rattan AND Meenu Rattan W/o Karamjit Singh, R/o H no. 631, Ward no. 5, Dana Mandi, Tehsil Garhshankar,

Borrower: Mrs. Neelam

Kumari w/o Sh. Davinder

Kumar AND Mr. Davinder

Kumar s/o Sh. Madan Lal,

property measuring 10 Marlas, bearing Khasra (Rupees Twenty eight lacs ten No. 44//10/2/1(2-19), Khata No. 246/253 via thousand two and paise forty wasika no. 296 dated 08.05.2015, situated at three Only) and interest ward no. 5, dana mandi, tehsil Garhshankar thereon at the contractual rate district Hoshirpur. Bounded: On the North by: plus cost, charges and P/o Swaran Singh, On the South by: other expenses till date of payment. owner and street, On the East by: p/o Hari Chand Julka, On the West by: Street

All that part and parcel of the 09.05.2022 22.07.2022 Rs. 7,43,013.41/property measuring 06 Marlas, bearing Khasra | (Rupees seven lacs forty three no 74//12/2(0-13),13(8-0),18(8-0),19(8- thousand thirteen and paise

Possession

28.07.2022

12.05.2022

no-493/520, sale deed no. 1279 dated 09-09- thereon at the contractual rate H no 102, ward no 10, 2016, situated at ward no 12 Near Yog health plus cost, charges and Bhugania Mohalla Banga club Garhshankar district Hoshirpur 144527. expenses till date of payment. Road, Garhshankar, Bounded: On the North by: P/o Raj Kumar, On the South by: P/o Chamal Lal. Hoshirpur On the East by: Street, On the West by: P/o Surinderjit

DATE: 01.08.2022 PLACE Garhshankar Authorized Officer

इंडियन बैंक Indian Bank

Indian Bank

0),22(8-0),23/1(6-16),90//3(8-0),4/1(1-8),khata forty one Only) and interest

BRANCH OFFICE: TAGORE NAGAR, LUDHIANA △ इलाहाबाद

amount(s) mentioned in the respective demand notices within 60 days of the date of said notices.

[Rule-8(1)] POSSESSION NOTICE (FOR IMMOVABLE PROPERTY/IES) Whereas the undersigned being the authorized officer of the Indian Bank under the Securitization and Reconstruction of Financial Assets and Enforcement of Security Interest Act 2002 and in exercise of powers conferred under section 13(12) read with Rule 8 & 9 of the Security Interest (Enforcement) Rules, 2002 issued a lemand notice to the borrowers and guarantors on dates mentioned against them claiming upon to repay the

The Borrowers having failed to repay the amount, notice is hereby given to the Borrowers/ mortgagors guarantors and the public in general that the undersigned has taken Possession of the property/ies described herein below in exercise of powers conferred on him under Section 13(4) of the said Act read with Rule 8 & 9 of the said rule on the date mentioned below.

The Borrowers/ mortgagors / guarantors in particular and the public in general is hereby cautioned not to deal with the property/ies and any dealings with the property/ies will be subject to the charge of the Indian Bank for the amount here in below and interest, Incidental expenses, costs etc thereon.

(The Borrower's attention is invited to provisions of sub-section (8) of section 13 of the Act, in respect of time available, to redeem the secured assets).

Date of

Date and Amount of **Demand Notice**

Borrower(s)/ Guarantor(s)	Mortgaged Property/les					
orrower: 1. Mr. Arus	All the part and parcel of Pro					

Sharma S/o Mr. Ram Pal bearing Plot No. 141, measuring Rs. 20,69,450/- (Rupees Twenty Sharma R/o House No. 28, 120 sq. yards comprised in Khasra Lacs Sixty Nine Thousand Four Street No. 4, Sukhdev Nagar, No. 10//18/2-19-20-21-22-23-11/1- Hundred Fifty Only) as on 11.05.2022 Grewal Colony, Ward No. 7, 2, Khata No. 48/51, page No. 94, plus further interest and other charges Tibba Road, Ludhiana- Jamabandi year 2006-2007 Wakia thereon. 141120. Other Address: Village Kuliewal, Hadbast No. 178, Tehsil & District Ludhiana in the name Plot No. 141, Baba Banda of Rajan Vide Wasika No. 3607 dated 21.09.2018. Bounded as under

Village Kuliewal, Ludhiana-141008. 2. Mr. Rajan S/o Mr. :Neighbour 20'.

Singh Bahadar Colony, East: Kulwant Singh 54', West: Bedi 54, North: Gali 20' Wide, South Ram Pal Sharma R/o House No. 28, Street No. 4, Sukhdev Nagar, Grewal Colony, Ward No. 7, Tibba Road, Ludhiana-141120. Other Address: Plot No. 141, Baba Banda Singh Bahadar Colony, Village

Kuliewal, Ludhiana-141008. 3. Mr. Deepak Sharma S/o Mr. Ram Pal Sharma, R/o House No. 28, Street No. 4, Sukhdev Nagar, Grewal Colony, Ward No. 7, Tibba Road, Ludhiana-141120. Other Address: Plo No. 141, Baba Banda Singh Bahadar Colony, Village Kuliewal, Ludhiana-141008. 4. Mrs Pooja Singh W/o Mr. Arun Sharma R/o House No. 28, Street No. 4, Sukhdev Nagar, Grewal Colony, Ward No. 7, Tibba Road, Ludhiana-141120. Other Address: Plot No. 141, Baba Banda Singh Bahadar Colony, Village Kuliewal, Ludhiana-141008 Borrower: 1. Mr. Sohan Lal All the part & Parcel of property 11.05.2022

S/o Mr. Jagan Nath, R/o bearing Plot No. 03-Min, Measuring Rs. 17,18,556/- (Rupees Seventeen House No. 12339, Street No. 75 Sq. Yards, Comprised in Khasra Lacs Eighteen Thousand Five , Kabir Nagar, Tibba Road, No. 25//8-12-13-18-19-23-24. Hundred Fifty Six Only) as on Ludhiana-141120. Other Khata No. 209/210,Page No. 376, 09.05.2022 plus further interest and Address: Plot No. 3-Min, Jamabandi Year 2006-07, Wakia other charges thereon. Village- Kuliewal, Gulabi Village Kuliewal, Hadbast No. 178, Abadi Gulabi Bagh, Tehsil & Distt. Bagh, Ludhiana-141008. 2. Ludhiana in the name of Sohan Lal vide Wasika No. 19211 dated Mrs. Sarita W/o Sohan Lal 26.03.2021. Bounded as under: East: Neighbour, West: Gali, North:

R/o House No. 12339, Neighbour, South: Neighbour

Gulabi Bagh, Ludhiana-141008

Street No. 1, Kabir Nagar, Tibba Road, Ludhiana. Other Address: Plot No. 3-Min, Village- Kuliewal 11.05.2022 Borrower: Mrs. Manju W/o All the part and parcel of property Mr. Deepu Panday R/o B-1- bearing House No. B-34-6524/67/1, Rs. 20,51,720/- (Rupees Twenty Lacs

264, Street No. 3, Guru Nanak measuring 71.11 sq. yards Fifty One Thousand Seven Hundred Pura, Civil Lines, Ludhiana- comprised in Khasra No. 42//12/1/1- Twenty Only) as on 09.05.2022 plus

141001. Other Address: 19/2-20 Khata No. 338/352, further interest and other charges House No. B-34-6524/67/1, 339/353, Jamabandi for the year thereon. Preet Vihar, Village Jassian, 2007-2008, Wakia Preet Vihar, Village Jassian, Hadbast No. 101, Tehsil & Ludhiana-141001. 2. Mr. District Ludhiana in the name of Smt. Manju Vide Wasika No. 135 dated Deepu Panday S/o Mr. 19.05.2020. Bounded as under : East : Dilraj Singh 32', West : Gali 20' Jamna Parshad Panday R/o Wide, North: Gali 20' Wide, South: Neighbour 20'. B-1-264, Street No. 3, Guru Nanak Pura, Civil Lines, Ludhiana-141001. Other Address: House No. B.

34-6524/67/1, Preet Vihar, Village Jassian, Ludhiana-141001. 3. Mr. Rajinder Kumar S/o Mr. Deepu Panday R/o B-1-264, Street No. 3, Guru Nanak Pura, Civil Lines, Ludhiana-141001, Other Address House No. B-34-6524/67/1, Preet Vihar, Village Jassian, Ludhiana-141001. Date: 01.08.2022 Authorised Officer

Place: Ludhiana

(T) IDBI BANK

1DBI Bank Ltd., H1A/30, Sector -63, Noida -201307 Ph.: 011 - 66084893, 9899097280

SYMBOLIC POSSESSION NOTICE

Notice is nereby given under the Securitisation and Reconstruction of Financial Assets & Enforcement of Security Interest Act, 2002 and in exercise of powers conferred under Section 13(12) read with rule-3 of The Security Interest (Enforcement) Rules, 2002. The Bank Issued demand notices to the following Borrower/Co –Borrower/Guarantor on the date mentioned against their name calling upon them to repay the amount within Sixty days from the date of receipt of said notice. Since, they failed to repay the amount, notice is hereby given to them and to the public in general that the undersigned has taken the possession of the property described herein below in exercise of powers conferred on him under section 13(4) of the said Act read with rule-8 of the said Rules on the dates mentioned against the name of the borrower.

The borrower, in particular and the public in general are hereby cautioned not to deal with the property. Any dealing with the property will be subject to the charge of IDBI Bank Limited for the amount given against their names with future interest and charges thereon. Sr Name of Borrower/ Date of Date of Discription of Amount O/s as

No.	Co-borrower/Guarantor and owner of the property	Demand Notice	Symbolic Possession	Property	mentioned in the notice u/s 13(2)
1.	Mr. Nitin Khanna (Borrower) and Mrs. Sanika Khanna (Co-Borrwer)	17.12.2021	28.07.2022	Floor, Tower –D, Ajnara Le-Garden, Plot No GH-02,	Rs. 44,94,443 (Rupees Forty Four Lakh Ninety Four Thousand Four Hundred Forty Three Only) on 10.11.2021 along with further interest and charges thereon
Date: 01.08.2022 Sd/ Place: New Delhi Authorised Officer, IDBI Bank Ltd					

केनरा बैंक Canara Bank 📣 Branch Office - Saran Chowk, Faridabad

POSSESSION NOTICE [SECTION 13(4)] (As per Appendix IV read with rule 8(1) of the security interest [(Enforcement) Rules, 2002]

Whereas, The undersigned being the Authorised Officer of the Canara Bank under Securitisation And Reconstruction of Financial Assets and Enforcement of Security Interest Act, 2002 (Act 54 of 2002) (hereinafter referred to as "the Act") and in exercise of powers conferred under Section 13 (12) read with Rule 3 of the Security Interest (Enforcement) Rules 2002, issued a Demand Notice dated 25.04.2022 calling upon the borrower M/s Sonu Jain Trading and Kiryana Store Prop. Anchal Jain W/o Sh. Harish Jain R/o 7-8 Uttam Nagar, Gajipur Road, Faridabad - 121001 to repay the amount mentioned in the notice, being Rs. 32,50,237.00 (Rupees Thirty Two Lacs Fifty Thousand Two Hundred Thirty Seven only) within 60 days from the date of receipt of the said notice.

The borrower having failed to repay the amount, notice is hereby given to the borrower and the public in general that the undersigned has taken possession of the property described herein below in exercise of powers conferred on him / her under section 13 (4) of the said Act, read with Rule 8 & 9 of the said Rule on this 28th day of July of the year 2022.

The borrower in particular and the public in general are hereby cautioned not to deal with the property and any dealings with the property will be subject to the charge of Canara Bank for an amount of Rs. 32,50,237.00 and interest thereon.

The borrower's attention is invited to the provisions of Section 13 (8) of the Act, in respect of time available, to redeem the secured assets.

Description of the Immovable Property All that part and parcel of the property consisting of Plot No. 161 in Sy. No./City or Town Survey No./Khasra No. 24/1, 24/2 measuring 87 sq. yds. Situated in revenue estate of mauza saran, Dabua Colony with in the registration sub-district Faridabad and district Faridabad. Bounded: On the North by: 15ft road, On the South by:

Road, On the East by: Remaining part of plot no. 161, On the West by: Other's Property.

Authorised Officer, Canara Bank Date: 28.07.2022 Place: Faridabad

E-AUCTION SALE NOTICE E-Auction of Properties: 25.08.2022

Incremental Bid | Contact No.

Bank of India Relatiopnsship beyond banking Bank of India, Zonal Office, New Delhi Zone, "Star House", H-2, Connaught Circus, Middle/Outer Circle, Near PVR Plaza Hall, New Delhi - 110001. Phone No. 011-28844099

E-Auction Sale Notice for Sale of immovable Assets under the Securitization and Reconstruction of Financial Assets and Enforcement of Security Interest Act, 2002 read with proviso to Rule 8 (6) of the Security Interest (Enforcement) Rules, 2002

Notice is hereby given to the public in general and in particular to Borrower(s) and Guarantor(s) that the below described immovable properties mortgaged/charged to the Bank of India (Secured Creditor), the possession of which has been taken by the Authorised Officer of the Bank of India, will be sold on "As is where is", "As is what is" and "Whatever there is" on 25.08.2022 from 11.00 A.M. to 5.00 P.M. through E-Auction under the Securitization and Reconstruction of Financial Assets and Enforcement of Security Interest Act, 2002 read with proviso to Rule 8 (6) of the Security Interest (Enforcement) Rules, 2002. Short description of the properties to be sold are given below: Amount to be recovered (secured debt)

and particulars of possession are also mentioned in the table below. Total Dues a. Reserve Price b. EMD Authorised Officer with S. Borrower(s) /Guarantor(s)/ Description of the Mortgagor(s) Name

1.	Borrower: Kamal Ahuja	Residential property at H- 48A, Third Floor with Roof Rights, Out of Khasra No- 88/23/A (Mustil No.88 & Killa no. 23/1), Village-Hastsal, Block-H, Arya Samaj Road, Uttam Nagar, New Delhi-59 in the name of Mr. Kamal Ahuja (Area-40.14 Sq. meter) (This property is in Physical Possession of the bank)	Lakhs+ uncharged interest + other Charges	a. Rs. 18,00,000/- b. Rs 1,80,000/- c. Rs. 10000/-	Mr. Pradeep Kumar Ph. 011-25468326 Mob: 8130504167
2.	Borrower : Late Mr. Pankaj Ahuja	Residential property at H-48A, Second Floor without Roof Rights, Out of Khasra No-88/23/A (Mustil No.88 & Killa no. 23/1), Village-Hastsal, Block-H, Arya Sarnaj Road, Uttam Nagar, New Delhi-59 in the name of Late Pankaj Ahuja (Area-40.14 Sq. meter) (This property is in Physical Possession of the bank)	Lakhs + uncharged interest + other Charges	a. Rs. 18,00,000/- b. Rs 1,80,000/- c. Rs. 10000/-	Mr. Pradeep Kumar Ph. 011-25468326 Mob: 8130504167
3.	Borrower : Late Mr. Mukesh Co-borrower : Mrs. Varsha	(Residential) Entire built-up 3rd Floor with roof rights, Property bearing no-18, Pocket-1, Type-A, Sector-25, Rohini, New Delhi-85 in the name of Mrs. Varsha (Area:28 Sq. Mtrs) (This property is in Physical	Lakhs + uncharged interest + other Charges	a. Rs. 19,00,000/- b. Rs 1,90,000/- c. Rs. 10000/-	Mr. Manoj Kumar Gupta Mob:8409067546 Ph. 011-23379468

TERMS AND CONDITIONS Auction sale / bidding would be only through "Online Electronic Bidding" process through the website

https://www.mstcecommerce.com/auctionhome/ibapi/index.jsp 2) The intending bidders should register their names at portal https://www.mstcecommerce.com/ auctionhome/ibapi index.isp get their User ID and password and submit EMD online to the Global EMD Wallet, whereupon they would be allowed t

participate in online e-auction on the said portal b) Date and time of Auction: 25.08.2022 from 11:00 AM to 05:00 PM with unlimited Auto-Extensions of 05 Minutes Each.

Possession of the bank)

Property can be inspected on 20.08.2022 between 11.00 A.M. to 04.00 P.M. with prior Appointment from respective ffers in multiples mentioned in the above table for all the properties simultaneously.

) The intending bidders should deposit EMD i.e. 10% of Reserve Price online in the Global EMD Wallet along with the equired documents / details well before 24.08.2022 on the eBkray portal i.e. https://www.mstcecommerce.com auctionhome/ibapi/index.isp for smooth participation in e-auction The highest / successful bidder shall deposit 25% of the amount of bid/purchase money (including EMD already paid i.e. 10% o

) immediately but not later than the next working day (during banking hours) of confirmation of the sale by the Authorized ale by the Authorized Officer or such extended period as agreed upon in writing by and solely at the discretion of the Authorized Officer. In case of failure to deposit this balance amount within the prescribed period, the amount deposited shall be forfeited and he Authorized Officer / Bank will be at liberty to cancel the auction and conduct fresh auction.

 On receipt of the entire sale consideration, the Authorized Officer shall issue the Sale Certificate and the sale shall be considered complete thereafter and that the Bank shall entertain no claims. For detailed terms and conditions of the sale, please refer to the link - https://www.bankofindia.co.in/Dynamic/Tender?Type=3 This publication is also 15 days' notice to the above borrowers/guarantors/mortgagors to the advance Authorised Officer, Bank of India

Date: 01-08-2022 Place: New Delhi



EVEREADY INDUSTRIES INDIA LTD. Registered Office: 2, Rainey Park, Kolkata-700019

CIN: L31402WB1934PLC007993, Tel: 91-33-24559213, 033-24864961, Fax: 91-33-24864673, Email: investorrelation@eveready.co.in, Website: www.evereadyindia.com EXTRACT OF STATEMENT OF UNAUDITED STANDALONE/CONSOLIDATED FINANCIAL RESULTS FOR THE QUARTER ENDED 30TH JUNE, 2022


STANDALONE CONSOLIDATED **Previous Year** Corresponding 3 months Corresponding 3 months Previous ended ended 3 months ended in ended vear ended 3 months ended in SI. **Particulars** No. the previous year the previous year (31/03/2022)(30/06/2021) (30/06/2022)(31/03/2022)(30/06/2021) (30/06/2022)Audited Unaudited Unaudited Audited Unaudited Unaudited Total Income from Operations 335.38 1,206.75 282.14 335.38 282.14 1,206.75 Net Profit for the period/year before tax 49.47 38.87 37.81 25.30 25.30 48.43 47.48 21.85 31.19 21.85 30.13 Net Profit for the period/year after tax 46.47 Total Comprehensive Income for the period/year 21.40 46.00 31.36 30.38 21.61 45.14 [comprising Profit for the year (after tax) and Other Comprehensive Income (after tax)] 36.34 36.34 Paid up Equity Share Capital (Face Value : ₹ 5/- per 36.34 36.34 36.34 36.34 share) Earnings Per Share (Basic & Diluted) of ₹ 5/- each (not annualised) 6.53 4.29 3.01 3.01 6.39 4.15 (a) Basic 3.01 6.53 4.29 3.01 6.39 4.15 (b) Diluted

Kolkata

August 01, 2022

The above is an extract of the detailed format of the Statements of Unaudited Standalone and Consolidated Financial Results filed with the Stock Exchanges under Regulation 33 of the SEBI (Listing) Obligations and Disclosure Requirements) Regulations, 2015. The full format of the Statements of Standalone and Consolidated Unaudited Financial Results are available on the Stock Exchange. websites at www.bseindia.com, www.nseindia.com and www.cse-india.com respectively and on the Company's website at www.evereadvindia.com.

EVEREADY INDUSTRIES INDIA LTD.



Suvamoy Saha Managing Director

(₹ in Crores, except per share data)

Authorized Officer, Punjab National Bank Date: 01-08-2022, Place: New Delhi financialexp.epap.in

ਗਿਰੀਸ਼ ਗੋਇਲ ਦੀ ਮੌਤ ਕਰੰਟ ਲੱਗਣ ਕਾਰਨ ਹੋਈ, ਪੋਸਟਮਾਰਟਮ 'ਚ ਪੁਸ਼ਟੀ, ਐਸਡੀਐਮ ਨੇ ਦਿੱਤੇ ਜਾਂਚ ਦੇ ਨਿਰਦੇਸ਼ 🖝 ਐਕਸੀਅਨ ਨੇ ਕਿਹਾ, ਲਟਕਦੀਆਂ ਤਾਰਾਂ ਢੱਕੀਆਂ ਹੋਈਆਂ ਸਨ, ਸਾਂਝੀ ਐਕਸ਼ਨ ਕਮੇਟੀ ਦੇ ਮਖੀ ਨੇ ਮਾਮਲਾ ਦਰਜ ਕਰਨ ਦੀ ਕੀਤੀ ਮੰਗ

ਪਹਿਲਾਂ ਹੀ ਸਬੰਧਤ ਵਿਭਾਗ ਵਿਰੁੱਧ ਜਾਂਚ

ਕਰਨ ਦੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਜਾਂਚ ਦੌਰਾਨ ਜੋ

ਵੀ ਤੱਥ ਸਾਹਮਣੇ ਆਉਣਗੇ, ਉਸ ਦੇ

ਆਧਾਰ 'ਤੇ ਕਾਰਵਾਈ ਕੀਤੀ ਜਾਵੇਗੀ।

COURT NOTICE

(U/o 5 Rule 20 CPC)

IN THE COURT OF

Ms. Girish

Additional District and Sessions

Judge, Sangrur Varinder Singh

 $\mathbf{V}_{\mathbf{S}}$

Harbans Kaur

CNR No.PBSG01-009385-201

Next Date : 18.10.202 PUBLICATION ISSUED TO:

. Surinder Kaur V/o Amar Singh, House no. 1186

Deep Nagar, Ward No. 33, Ludhiana 2. Jagjiwan Kaur W/o Bant Singh S/o Hamek Singh, Vil lage Shankar, Tehsil and Distric

counsel on 18.10.2022 at 19.00 a.m. For details logon to https://highcourtchd.gov.in ?trs=district_notice&district=Sangru Additional District and Session

Sangrui Dated, this day of 30.07.2022 ਪਬਲਿਕ ਨੌਟਿਸ

ੀ ਹਰਵਿੰਦਰ ਸਿੰਘ ਕਵਾਤਰਾ ਪੁੱਤਰ ੀ ਅਮਰਜੀਤ ਸਿੰਘ ਕਵਾਤਰਾ ਪੁੱਤਰ ਪੁੱਤਗੋ ਪੁੱਤਗੋ

ਮਿਸ. ਆਦਰਸ਼ ਮਰਵਾਹ ਸ਼ੀਮਤੀ ਗੁਰਦੀਪ ਬਕਸੀ



ਜ਼ੀਰਕਪਰ/1 ਅਗਸਤ : ਜੀਰਕਪਰ ਦੇ ਮਿਲਟਨ ਟਾਵਰ ਨੇੜੇ ਵਾਪਰੇ ਇੱਕ ਸੋਮਵਾਰ ਨੂੰ ਮ੍ਰਿਤਕ ਨੌਜਵਾਨ ਦਾ ਪੌਸਟਮਾਰਟਮ ਕਰਵਾਇਆ ਗਿਆ। ਪੌਸਟਮਾਰਟਮ ਵਿੱਚ ਨੌਜਵਾਨ ਦੀ ਮੌਤ ਬਿਜਲੀ ਦਾ ਕਰਟ ਲੱਗਣ ਨਾਲ ਹੋਣ ਦੀ ਪਸਟੀ ਹੋਈ ਹੈ। ਮਿਤਕ ਦੀ ਪਛਾਣ ਗਿਰੀਸ _ ਗੋਇਲ ਵਾਸੀ ਮਾਇਆ ਗਾਰਡਨ ਫੋਜ-3 ਜੀਰਕਪੁਰ ਵਜੋਂ ਹੋਈ ਹੈ, ਜਿਸ ਦੀ ਐਕਟਿਵਾ ਪਾਣੀ ਨਾਲ ਭਰੇ ਟੋਏ ਵਿੱਚ ਟਕਰਾਉਣ ਕਾਰਨ ਟਰਾਂਸਵਾਰਮਰ ਦੀਆਂ ਨੀਵੀਆਂ ਤਾਰਾਂ ਦੇ ਸੰਪਰਕ ਵਿੱਚ ਆਉਣ

ਨਾਵਾਆਂ ਤਾਰਾ ਦ ਸੰਧਰਕ ਵਿੱਚ ਆਉਣ ਕਾਰਨ ਮੌਤ ਹੋ ਗਈ। ਡੇਰਾਬੱਸੀ ਦੇ ਸੀਨੀਅਰ ਮੈਡੀਕਲ ਅਫਸਰ (ਐੱਸ.ਐੱਮ.ਓ.) ਡਾ: ਪਰਮਿੰਦਰ ਸਿੰਘ ਨੇ ਦੱਸਿਆ ਕਿ ਪੌਸਟਮਾਰਟਮ ਅਨੁਸਾਰ ਕਰੇਟ ਲੱਗਣ ਕਾਰਨ ਉਸ ਦੇ ਸਰੀਰ 'ਤੇ ਕਈ ਜਖਮ ਸਨ। ਦੂਜੇ ਪਾਸੇ ਜੀਰਕਪੁਰ ਦੇ ਉਪ ਮੰਡਲ ਮੈਜਿਸਟਰੇਟ



विजयात से पूरा भंजर मिनार दोटर
स्थित विजय तेरा स्थाप क्षिण मिनार दोटर
स्थित विजय तेरा मुख्य क्षिण मिनार दोटर
स्थाप विजय क्षेत्र में अध्याप स्थाप क्षेत्र में अध्याप स्थाप क्षेत्र के स्थाप के स



ी नार्यक्राः विभा मेपु, पोनंत्रोत्र, श्रांतवरेंट श्वारंट श्वास्त्रक्र, पु.टी., सृ ।श्वारेट श्राप्त्रमा स्रोशं प्रमानेशं स्रो स्वारं मासी देते।

ਕਰਜ਼ਦਾਰ : ਮੈਜ. ਆਰਤੀ ਆਣੋ ਏਜੰ (ਪ੍ਰੋਪਰਾਈਟਰ ਸ਼੍ਰੀ ਸੁਨੀਲ ਸਹਾਨੀ), ਸੋਹ ਮਾਰਕੀਟ ਜੀਪੀਓ ਦੇ ਪਿਛੇ, ਜਲੰਧਰ ਗਰੰਟਰ : ਸ਼੍ਰੀਮਤੀ ਆਸ਼ੂ ਸਹਾਨੀ ਸ਼੍ਰੀਮਤੀ ਪੂਜਾ ਸਹਾਨੀ ਮਿਤੀ. 27.07.2022

PRIME INDUSTRIES LIMITED

NOTICE

Notice pursuant to Regulation 47(1) (a) of the SEBI (Listing Obligations and Disclosure Requirements) Regulations 2015, is hereby given that the meeting of Board of Directors of the Company will be Board of Directors of the Company withe helici on Tuesday, the 9th day of Asypust, 2022 at 4.60 P.M. at the Registered Office of the Company to consider & approve the Un-Audied Financial Results for the quarter ended 30th June, 2022. By order of the Board For Prime Industries Limited

Sd-(Rajinder Kumar Singhania) Place : Ludhiana Managing Director Date : 01.06.2022 DIN : 80877548

ਪਬਲਿਕ ਨੋਟਿਸ

ਸਖਦੇਵ ਚੌਧਰੀ ਨੇ ਕਿਹਾ ਕਿ ਹਨ ਇਹ ਸਪੱਸਟ ਹੋ ਗਿਆ ਹੈ ਕਿ ਨੌਜਵਾਨ ਦੀ ਮੌਤ ਬਿਜਲੀ ਦਾ ਕਰੰਟ ਲੱਗਣ ਨਾਲ ਹੋਈ ਹੈ, ਇਸ ਲਈ ਪੀ.ਐਸ.ਪੀ.ਸੀ.ਐਲ ਅਤੇ ਨਗਰ ਕੌਂਸਲ ਦੇ

ਅਧਿਕਾਰੀਆਂ ਖਿਲਾਫ ਕਾਨੰਨੀ ਕਾਰਵਾਈ

ਤਹਿਤ ਮਾਮਲਾ ਦਰਜ ਕੀਤਾ ਜਾਣਾ ਚਾਹੀਦ

ਹੈ। ਉਨ੍ਹਾਂ ਕਿਹਾ ਕਿ ਹੁਣ ਖੁੱਲ੍ਹੀਆਂ ਤਾਰਾਂ ਨੂੰ ਢੱਕਣ ਦਾ ਕੀ ਫਾਇਦਾ ਜਦੋਂ ਕਿਸੇ ਦੇ ਘਰ ਦਾ

Public Notice

| Gurbir Singh S/o Shr it Rajinder Singh R/o
#876, Phase 7, S. A. S. Nagar (Mohali) declare, that my name is Gurbir Singh as per
my Aathar Card and Birth Certificate of
my daughter Ms. Renee Dhadil. My
daughter Ms. Renee Dhadil. is studying in
Yadavindra Public School Patiala. In her

ਚਿਰਾਗ ਬਝ ਗਿਆ ਹੋਵੇ।

দিলে সহবিধ্যম ভীকেন জিনিহন জালভান: 127 ব্যক্ত চাঙ্কাল বিদ্যালয় কিন্তু রান ভারে: নির্মাণ ক্রিকার বিদ্যালয় সম্পাদক পার্চ্চ ক্রিকার বিদ্যালয় কিন্তু কিন্তু না বিদ্যালয় কর্মিকার বিদ্যালয় সম্পাদক পার্চ্চ ক্রিকার বিদ্যালয় কর্মিকার বিশ্ব বিদ্যালয় কর্মিকার বিদ্যালয় বিদ্য

ਸ਼ੇਅਰਧਾਰਕਾਂ ਨੂੰ ਨੋਟਿਸ ਵਿਸ਼ਾ : ਕੰਪਨੀ ਦੇ ਇੱਕਊਟੀ ਸ਼ੇਅਰਾਂ ਦੀ ਨਿਵੇਸ਼ਕ ਸਿੱਖਿਆ ਅਤੇ ਸੁਰੱਖਿਆ ਵੈਡ ਅਧਾਰਟੀ (ਆਈਈਪੀਐਡਏ) ਵਿਖੇ ਤਬਦੀਨੀ ਨਈ

सेवार ग्रेभवः । है, डींडव तुश विच राज त्रवे केशन सरवीदिवेद सभी बीडे सारवंत भाडे तर्चे केशन सरवीदिवेद सभी ट्रिपेक्टव बोध्यी विधासती है, वायपेक्ट वायवारी वर्धाय विद्या सरवीदिवेद गैं, डीमेंट वर्षाम विद्या व्यवसीस तर्फ भाडे कहुने प्रीविक्तायां पूर्वीयां वरण हिंपीडी भारीशीमीबंदि विदे व्यवसीस वरण सभी स्वतास्था पेत्री क्रिम्म प्रथम दे तो है सभी स्थास सरवीदिवेद पत्रमा से समझ से विदे कामा जो बीडा स्थास राजी बीडा स्थास स्थास

বৰ্ণনা নিজ্ঞ তৰাৰ দ্বৈ '' के লগি পানা মহানিবাৰ পোনা নালনা পৰি ছিল' বি দেশল নানী নীক' ল' সহাৰ পানা নালনা না

ਆਂਧਰਾ ਵੀਤਿਲ ਉਨੀਕ੍ਰਸ਼ਨਨ ਡੀਪ. ਮੈਨੇਜਿੰਗ ਡਾਇਰੈਕਟਰ

ਸਿੰਦੇ ਨੇ ਮਿਲਦ ਸਾਵਿਦਾਦ ਲਈ ਕਬਜ਼ਾ ਨੈਟਿਸ ਜਿਵੇਂ ਨਿ ਨਿਸ਼ ਰਾਸ਼ਾਪਰੀ ਜੋ ਕਿ ਕੋਟ ਆਫ਼ ਵਿੱਡੀਆ, ਦਾ ਅਧਿਕਤਾ ਅਰਜ਼ਾ ਹੋਣ ਆਤੇ ਸਥਿਤੀਵਾਈਆਂ ਜੋ ਜ਼ਰਦ ਸ਼ਹਿਰ ਜੀ ਜ਼ਰਦ ਕਿ ਕੋਟ ਆਫ਼ ਵਿੱਡੀਆ, ਦਾ ਅਧਿਕਤਾ ਅਰਜ਼ਾ ਹੋਣ ਆਤੇ ਸਥਿਤੀਵਾਈ ਲੋਗਰ ਸ਼ਹਿਰ ਜੀ ਜ਼ਰਦ ਸ਼ਹਿਰ ਜੀ ਜ਼ਰਦ ਸ਼ਹਿਰ ਜੀ ਕੋਟ ਜ਼ਰਦ ਜੀ ਕੋਟ ਕੋਟ ਕਰਿੰਦਰਾਂ ਜਿਸ ਨੂੰ ਕਿ ਇਰਗਾਵ ਦੇਸ਼ਣ 2002 ਅਤੇ ਕਿਸ਼ਨ 13(12) ਤਾਂਕਿ ਨਿਲੀਆਂ ਤਾਕਤਾਂ ਦੀ ਕਰਤੋਂ ਕਰਿੰਦਰਾਂ ਜਿਸ ਨੂੰ ਕਿ ਸਥਿਤੀਵਾਂ ਦੇਸ਼ਣ ਰਹਾਂ ਨਿਕਰਮਾਂ ਹੁਣ ਸ਼ਹਦ ਹੋਣ ਕੁਝ ਤਾਲ ਸਥਿਤਾ ਜਾਂਦੇ ਕੁਝ ਕਿਤਾਂ ਸ਼ਹਿਰ ਤੋਂ ਕਰਿੰਦਰਾਂ ਜਿਸ ਨੂੰ ਕਿ ਸਥਿਤੀਵਾਂ ਲੋਗਰ ਸਥਿਤ ਜੀ ਜ਼ਰਦ ਕਰਦਾਦ ਕਰਦਾਦ ਕਰਦਾ ਦੇ ਕੁਝ ਸਥਿਤ ਸਥਿਤ ਜਾਂਦੇ ਕੁਝ ਕਾਂਗੇ ਸ਼ਹਦ ਤੋਂ ਜ਼ਰਦ ਨੇ 102, ਜਿਸਟਰ ਤਾਂਕੀ ਨੂੰ ਜੀਨਾ ਵਿੱਚ ਦਕਸ਼ਦਾ ਕਰਦਾ ਤੇ 33,56,31,147* ਮਿਲੀ 29,10,2019 ਨੇ 102, ਜਿਸਟਰ ਤਾਂਕੀ ਨੂੰ ਸੀਤਾ ਵਿੱਚ ਦਕਸ਼ਦ ਦੇ ਕਰਦਾ ਤੋਂ ਤੋਂ ਜਿਸਦਾ ਹੋਣ ਦੀ ਜਿਸ਼ਤੇ ਦੇ ਹਨ ਲੈਣਾ ਦੇ ਅਰਜ਼ਤ ਕਰਮਾ ਦਾ ਜ਼ਰਦ ਨਵੀਂ ਇਹਾਂ ਜੀ। ਕਰਦਾਦਾ ਹਰਦੇ ਸਥਿਤ ਜਿਸਦਾ ਨਵੀਂ ਇਹਾਂ ਜੀ। ਕਰਦਾਦਾ ਹੋਣ ਜਿਸਦਾ ਜਾਂਦਾ ਨੂੰ ਇਹ ਨਿਕਰ ਸਥਿਤ ਜੀ ਜ਼ਰਦ ਸ਼ਹਦ ਤੋਂ ਜ਼ਰਦ ਤੋਂ ਜੀ ਲਈ ਤਾਂਕ ਦੇ ਦੀ ਕੁਝ ਕਰਦਾ ਜਾਂਦੇ ਨੇ ਜਿਸਦਾ ਤੋਂ ਜੀ ਲਿਗਦਾ ਵਿੱਕਰਸ਼ਨੀਟ ਤੁਰਜ਼ 1000 ਦੇ ਤੁਸਤ ਤਾਲ ਪੜ੍ਹਿਤਾ ਜੀ ਕੁਝ ਦੇ ਸ਼ਹਦ ਸਥਿਤ ਜਿਸਦਾ ਹੋਣ ਜਿਸਦਾ ਜਾਂਦਾ ਨੇ ਜਿਸਦਾ ਤੋਂ ਜੀ ਲੈਣ ਦੇਣ ਹੁਣ ਕਿਤਾਂ ਜੀ ਜਿਸਦਾ ਦਾ ਨਲ ਕੋਟੀ ਲੈਣ-ਦੇਣ ਨਾ ਕੀਤਾ ਜਾਵੇਂ, ਜਾਦਿਵਾਦ ਨਾਲ ਕੋਟੀ ਜੀ ਲੈਣ ਦੇਣ ਹੁਣ ਕਿਤਾਂ ਜੀ ਵਿਸ਼ਦਾ ਦਾ ਨਲ ਕੋਟੀ ਲੈਣ-ਦੇਣ ਨਾ ਕੀਤਾ ਜਾਵੇ, ਜਾਦਿਵਾਦ ਨਾਲ ਕੋਟੀ ਜੀ ਲੈਣ ਦੇਣ ਹੁਣ ਕਿਤਾਂ ਜੀ ਵਿਸ਼ਦ ਦਾ ਸ਼ਹਦ ਜੀ ਦੇਸ਼ਤ ਸਥਿਤ ਜਿਸਦਾ ਦਾ ਨਲ ਕੋਟੀ ਲੈਣ-ਦੇਣ ਨਾ ਕੀਤਾ ਜਾਵੇ, ਜਾਦਿਵਾਦ ਨਾਲ ਕੋਟੀ ਜੀ ਲੈਣ ਦੇਣ ਹੁਣ ਕਿਤਾਂ ਵਿੱਡਰੀਆਂ ਦਾ ਦਾਮਸਦਾ ਕਰਮਦਾ ਹੈ ਨੇ ਕਿ ਸ਼ਹਦਾ ਦਾ ਦੇਣਦਾ ਹੋਏ ਜਿਸਦਾ ਵਾਲੇ ਦਾ ਸ਼ਹਦਾ ਹੈ ਜਿਸਦਾ ਤੋਂ ਦੇ ਸ਼ਹਦਾ ਤੋਂ ਜੀ ਸ਼ਹਦਾ ਤੋਂ ਜੋ ਸਮੁਕਤ ਤੋਂ ਜੀਵਤ ਸਥਿਤ ਜੀ ਜੀ ਸ਼ਹਦਾ ਤੋਂ ਜੀ ਸ਼ਹਦਾ ਦੇ ਤੋਂ ਕਰਦਾ ਜੀ ਦੇਸ਼ਤ ਜੀ ਲੋਕਾਂ ਦੇ ਜਿਸਦਾ ਤੋਂ ਦੇ ਜਿਸਦਾ ਤੋਂ ਜੀ ਸ਼ਹਦਾ ਤੋਂ ਜੀ ਸ਼ਹਦਾ ਤੋਂ ਜਿਸਦਾ ਦਾ ਨਲਾ ਜੀ ਜੀ ਜ਼ਹਦਾ ਦੇਸ਼ਤ ਜੀ ਜ਼ਹਦਾ ਤੋਂ ਜੀ ਸ਼ਹਦਾ ਦਾ ਜੀ ਜੀ ਸ਼ਹਦਾ ਦੇਸ਼ਤ ਜੀ ਸ਼ਹਦਾ ਤੋਂ ਜੀ ਸ

ਸਰਕਲ ਸ਼ਸਤਰਾ- ਜਲੰਧਰ ਪੂਰਬ, ਕੰਪਨੀ ਬਾਗ, ਸਿਵਲ ਲਾਈਨਜ਼, ਜਲੰਧਰ

*	Historia e. 202.	ਤਿਮਾਂਤ ਨੌਟਿਸ ਦੀ ਮਿਤੀ	ਮਿਤੀ	ਨੋਟਿਸ ਮੁਤਾਜ਼ਿਕ ਬਕਾਣਿਆ ਰਕਮ
	ਆਈਪੀ ਦਾ ਬਰਾਬਰੀ ਮੋਟਗੇਗ (ਜ਼ਮੀਨ ਅਤੇ ਇਮਾਰਤ ਮਿਣਤੀ 2 ਮਰਲੇ) 186 ਵਰਗ ਫ਼ੁੱਟ ਸੀ ਤਹਿਸੀਲ ਅਤੇ ਜ਼ਿਲ੍ਹਾ ਜਲੰਧਰ ਜਿਸ 'ਚ ਸ਼ਾਮਲ	ਬਿਤੀ ਚਾਂਦ ਨਿਵਾਸ '	ਮਿਵਲ ਲਾਈਨਜ਼	
ਹਦੇਵ ਹ	ਸਹਾਨੀ ਪਤਨੀ ਮਨੀਸ਼ ਸਹਾਨੀ ਅਤੇ ਸ਼੍ਰੀਮਤੀ ਪੂ ਡੀਡ ਨੰ: 4381 ਮਿਤੀ : 1.9. 2003। ਗਿਰਵ	ਪੂਜਾ ਸਹਾਨੀ ਪਤਨੀ ਕਿਾਰ ਦਾ ਨਾਂਅਤੇ ਪ	ਸੁਨੀਲ ਸਹਾਨੀ ਦੇ ਤਾ: ਸ਼ੀਮਤੀ ਆ	ਸ਼ ਸਹਾਨੀ ਪਤਨੀ ਮਨੀਸ਼
	ਸਹਾਨੀ ਅਤੇ ਸ਼ੀਮਤੀ ਪੂਜਾ ਸਹਾਨੀ ਪਤਨੀ ਸੁਹ ਨਾਊ ਜਲੰਧਰ ਚਾਰਦੀਵਾਰੀ : ਪੂਰਬ : ਸ਼ੀ ਸਲੂ			

ਕੁਲਾਸੀਵਾਈਡ ਇਸ਼ਤਿਹਾਰ

ਬੇਦਖਲੀ ਨੋਟਿਸ

ਬੇਦਖਲੀ ਨੋਟਿਸ

➡ ਮੈਂ, ਸ਼ਾਰਦਾ ਦੇਵੀ ਵਿਧਵਾ ਗਿਆ ਸਿਘ ਵਾਸੀ ਵਾਰਡ ਨੈ: 16 ਸੁਖਰਾਮ ਪੂਰ ਟੱਪਰੀਆ ਤਹਿਸੀਲ ਵਾ ਜ਼ਿਲ੍ਹਾ ਰੂਪਨਗਰ ਬਿਆਨ ਕਰਦੀ ਹਾਂ ਕਿ ਮੇਰਾ ਪੱਤਰਾ ਆਦਰਸ਼ ਪੁੱਤਰ ਸੰਜੇ ਕੁਮਾਰ ਅਤੇ ਪੱਤਰੀ ਮਾਹੀ ਪੁੱਤਰੀ ਸੰਜੇ ਕੁਮਾਰ ਜੋ ਮੇਰੇ ਕਹਿਣੇ ਤੋਂ ਬਾਹਰ ਹਨ।ਇਨ੍ਹਾਂ ਨੂੰ ਮੈਂ ਆਪਣੀ ਚੱਲ-ਅਚੱਲ ਜਾਇਦਾਦ ਤੋਂ ਨਾਲ ਲੈਣ ਦੇਣ ਕਰਨ ਵਾਲਾ ਖਦ ਜਿੰਮੇਵਾਰ

ਨੂੰ ਮੇ ਆਪਣਾ ਚਲ-ਅਵਲ ਜਾਸ਼ਟਾਦਾ ਤੋਂ ਬੈਦਬਲ ਕਰਦੀ ਹਾਂ। ਇਨ੍ਹਾਂ ਨਾਲ ਲੈਣ ਦੇਣ ਕਰਨ ਵਾਲਾ ਭੁੱਦ ਜ਼ਿੰਮੇਵਾਰ ਹੋਵੇਗਾ। • ਮੈਂ, ਤਾਰਾ ਪਤਨੀ ਸ਼੍ਰੀ ਬਾਬੂ ਰਾਮ ਵਾਸੀ ਮਕਾਨ ਨੰ: 307, ਪੱਬੀਆਂ ਵਾਲੀ ਗਲੀ ਨਾਤਾ ਤਹਿਸੀਲ ਨਾਤਾ ਜ਼ਿਲ੍ਹਾ ਪਟਿਆਲਾ ਕਿ ਮੇਰੇ ਲੜਕੇ ਰਵਿੰਦਰ ਕੁਮਾਰ ਅਤੇ ਪਰਵਿੰਦਕ ਕੁਮਾਰ ਜੌਂ ਕਿ ਬਾਈਬੂਦਾ ਹਨ ਮੇਰੇ ਕਰਿਟਿੰਟੋਂ ਲਾਜ਼ਰ ਨਾ। ਇਸ ਅਤੀ ਮੈਂ ਇਨਾਂ ਕਹਿਣੇ ਤੋਂ ਬਾਹਰ ਹਨ। ਇਸ ਲਈ ਮੈਂ ਇਨਾਂ ਕੀਹਣ ਤੋਂ ਬੰਗਰ ਹਨ। ਇਸ ਲਈ ਸਾਇਨ੍ਹਾਂ ਨੂੰ ਆਪਣੀ ਚੱਲ-ਅਚੱਲ ਜਾਇਦਾਦ ਤੋਂ ਬੇਦਖਲ ਕਰਦੀ ਹਾਂ। ਇਨ੍ਹਾਂ ਨਾਲ ਲੈਣ-ਦੇਣ ਕਰਨ ਵਾਲਾ ਖੁੱਦ ਜ਼ਿੰਮੇਵਾਰ ਹੋਵੇਗਾ।

ਜਿੰਮੇਵਾਰ ਹੋਵੇਗਾ। 🖚 ਮੈਂ, ਜਸਪਾਲ ਸਿੰਘ ਪੁੱਤਰ ਰਾਮ ਕ੍ਰਿਸ਼ਨ 🖛 ਮੈਂ, ਮਨਮੋਹਣ ਸਿੰਘ ਪੁੱਤਰ ਬਚਨ ਸਿੰਘ ਵਾਸੀ ਪਿੰਡ ਰਾਮਪੁਰ ਮਾਜਰੀ ਡਾਕਖ਼ਾਨਾ, ਤਹਿਸੀਲ ਵਾ ਜਿਲਾ ਰੂਪਨਗਰ ਨੇ ਆਪਣੇ ਸ਼ਾਦੀ ਸ਼ੁਦਾ ਲੜਕੇ ਹਰਜਿੰਦਰ ਸਿੰਘ ਨੂੰ ਕਹਿਣੇ ਤੋਂ ਬਾਹਰ ਹੋਣ ਕਾਰਨ ਆਪਣੀ ਵਾਸੀ # 1 ਰਾਮ ਕਿਸ਼ਨ ਕਲੱਨੀ, ਰੂਪਨਗਰ ਕਿ ਮੇਰਾ ਲੜਕਾ ਕੁਲਤਾਰ ਸਿੰਘ ਮੇਰੇ ਕਹਿਣ ਤੋਂ ਬਾਹਰ ਹੈ। ਮੈਂ ਉਸ ਨੂੰ ਆਪਣੀ ਚਲ ਚੱਲ-ਅਚੱਲ ਜਾਇਦਾਦ ਤੋਂ ਬੇਦਖ਼ਲ ਕਰ ਦਿੱਤਾ ਹੈ।ਕਿਸੇ ਵੀ ਤਰਾਂ ਦੇ ਨਫ਼ਾ ਨੁਕਸਾਨ ਅਚਲ ਜਾਇਦਾਦ ਤੋਂ ਬੇਦਖ਼ਲ ਕਰਦਾ ਹਾਂ ਤੇ ਲੈਣ-ਦੇਣ ਲਈ ਇਹ ਖ਼ੁੱਦ ਜ਼ਿੰਮੇਵਾਰ

ਇਸ਼ਤਿਹਾਰਾਂ ਸਬੰਧੀ ਜ਼ਰੂਰੀ ਬੇਨਤੀ ਦੇਸ਼ ਸੰਵਕ ਦੀ ਮੰਨੇਜਮੇਂਟ ਇਸ ਅਖ਼ਬਾਰ 'ਚ ਛਪੇ ਇਸ਼ਤਿਹਾਰਾਂ (ਡਿਸਪਲੇ/ਕਲਾਸ਼ੀਵਾਈਡ) ਦੇ ਤੁੱਥਾਂ ਲਈ ਜਿੰਮੇਵਾਗੇ ਨਹੀਂ ਲੈਂਦੀ ਸਭਾ ਅਖ਼ਬਾਰ ਇਨ੍ਹਾਂ ਨੂੰ ਤਸਦੀਕ ਨਹੀਂ ਕਰਦਾ। ਪਾਠਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਇਨ੍ਹਾਂ ਇਸ਼ਤਿਹਾਰਾਂ 'ਤੇ ਕਾਰਵਾਈ ਤੋਂ ਪਹਿਲਾਂ ਤੱਥਾਂ ਦੀ ਪੁਸ਼ਟੀ ਕਰ ਲੈਣ। ➡ ਮੈ', ਹਰਕਿਰਨ ਸਿੰਘ ਸੰਧੂ ਪੁੱਤਰ ਦਿਲਬਾਗ ਸਿੰਘ ਵਾਸੀ ਮਕਾਨ ਨੰ. 165, ਗਲਮੋਹਰ ਕੰਪਲੈਕਸ, ਸੈਕਟਰ-125, ਖਰਡ ਐਸ. ਏ. ਐਸ ਨਗਰ (ਮੋਹਾਲੀ) ਆਪਣੀ ਲੜਕੀ ਸੁਖਮਨ ਦੀਪ ਕੌਰ ਸੰਧੂ ਨੂੰ ਮੇਰੇ ਕਹਿਣੇ ਤੋਂ ਬਾਹਰ ਹੋਣ ਕਰਕੇ ਆਪਣੀ ਚਲ ਅਚੱਲ ਜਾਇਦਾਦ ਤੋਂ ਬੇਦਖਲ ਕਰਦਾ ਹਾਂ। ਇਸ

➡ ਮੈਂ/ਅਸੀ, ਹਰਨੇਕ ਸਿੰਘ ਪੁੱਤਰ ਹਰਚੰਦ ਸਿੰਘ ਵਾ ਤੇਜਿੰਦਰ ਕੌਰ ਪਤਨੀ ਹਰਨੇਕ ਸਿੰਘ ਵਾਸੀਆਂ ਪਿੰਡ ਲੁਹਾਰ ਮਾਜਰਾ ਕਲਾਂ, ਭੜੀ, ਤਹਿਸੀਲ ਅਮਲੋਹ, ਜਿਲਾ ਫਤਿਹਗੜ੍ਹ ਸਾਹਿਬ ਆਪਣੇ ਪੁੱਤਰ ਕੁਲਵੀਰ ਸਿੰਘ ਨੂੰ ਸਾਡੇ ਕਹਿਣੇ ਤੋਂ ਬਾਹਰ ਹੋਣ ਕਰਕੇ ਆਪਣੀ ਚਲ ਅਚੱਲ ਜਾਇਦਾਦ ਤੋਂ ਬੇਦਖਲ ਕਰਦੇ ਹਾਂ। ਇਸ ਨਾਲ ਲੈਣ ਦੇਣ ਕਰਨ ਵਾਲਾ ਖਦ

ਅਬਲ ਜਾਇਦਾਦ ਤੋਂ ਬਦਖ਼ਲ ਕਰਦਾ ਹੈ ' ਲੈਣ ਦੇਣ ਵਾਲਾ ਝੂਦ ਜਿੰਮੇਵਾਰ ਹੋਵੇਗਾ। ♣ ਮੈਂ, ਪਰਮੰਦ ਕੁਮਾਰ ਪੁੱਤਰ ਚੌਬੂ ਰਾਮ ਵਾਸੀ ਲਾਲਡੂ ਮੇਡੀ ਤਹਿਸੀਲ ਡੇਰਾਬੀਸ, ਜਿਲਾ ਐਸ. ਟੋ. ਐਸ ਨਗਰ ਮੋਹਾਲੀ ਆਪਣੇ ਪੁੱਤਰ ਰਾਹੁਲ ਮੁਖੀਜਾ ਤੇ ਨੂੰਹ ਆਦੀਤੀ ਜਰਬ ਮੁਖੀਜਾ ਨੂੰ ਮੇਰੇ ਕਹਿਣੇ ਤੋਂ ਬਾਹਰ ਹੋਣ ਕਰਕੇ ਆਪਣੀ ਚਲ-ਅਚੱਲ ਜਾਇਦਾਦ ਤੋਂ ਬੇਦਖਲ ਕਰਦਾ ਹਾਂ। ਇਹਨਾਂ ਨਾਲ ਲੈਣ ਦੇਣ ਕਰਨ ਵਾਲਾ ਖੁਦ ਜਿੰਮੇਵਾਰ ਹੋਵੇਗਾ।

00,000,000,000

ਕਾ ਮੈਂ', ਪੂਜਾ ਦਮੀਰ ਮਿਗਲਾਨੀ ਪਤਾ ਅਮਨ ਮਿਗਲਾਨੀ ਵਾਸੀ 83, ਫਤਿਹ ਸਿੰ ਨਗਰ, ਲੁਧਿਆਣਾ ਸੂਚਿਤ ਕਰਦੀ ਹਾਂ ਕਿ

ਨਗਰ, ਲਹਿਆਣਾ ਸੂਚਿਤ ਕਰਦੀ ਹਾਂ ਕਿ ਅੰਟਤੀ ਮੈਗਲਾਨੀ, ਪੂਜਾ ਮਿਗਲਾਨੀ ਅਤੇ ਪੂਜਾ ਦੁਸ਼ੀਰ ਮਿਗਲਾਨੀ ਇਹ ਸਾਰੇ ਨਾਮ (ਮੇਰੇ ਇਕ ਹੀ ਵਿਅਕਤੀ ਦੇ ਹਨ। → ਮੈਂ, ਕਾਰੇਸ਼ ਸ਼ਰਮਾ ਪੁੱਤਰ ਰੋਗਨਾ ਲਾਲ ਵਾਸ਼ੀ ਕਾਰਗੜ੍ਹ ਤਹਿਸੀਲ ਬਲਾਵੇਰ ਜ਼ਿਲ੍ਹਾ ਅੰਸਤੀਐਸ ਨਗਰ ਸੂਚਿਤ ਕਰਦਾ ਸ਼ੈਕ ਅੰਸਤੀਐਸ ਨਗਰ ਸੂਚਿਤ ਕਰਦਾ ਸ਼ੈਕ ਅੰਸਤੀਐਸ ਨਗਰ ਸੂਚਿਤ ਕਰਦਾ ਸ਼ੈਕ ਸ਼ਰਮਾ ਹੈ ਜਦਕਿ ਸਕੂਲੀ ਸਰਹੀਲਿਕ ਵਿੱਚ ਕਾਰੇਸ਼ ਗੁਮਾਰ ਹੈ। ਮੈਂ ਹੋਵਾਂ ਨਾਵਾਂ ਵਾਲਾ ਇਕ ਹੀ ਵਿਅਕਤੀ ਹਾਂ ਅਤੇ ਮੈਨ੍ਹੇ ਦੋਵਾਂ ਨਾਵਾਂ ਨਾਵਾਂ ਦੋਵਾਂ ਨਾਵਾਂ ਨਾਵਾਂ ਜਾਣਿਆ ਜਾਵੇਂ ਦੇ → I, Manjit Singh Bhullar X/o Dalbir Singh Phullar X/o

Dalbir Singh R/o #54, Sunder Nagar near gagan chownk Rajpura, Teshil Rajpura Distt Patiala declared Manjit Singh Bhullar, Manjit Singh & Manjeet Singh all are my names. known will all names.

🖛 ਮੈੱ. Amarieet Kaur ਪਤਨੀ ਪਾਲ ਸਿੰਘ ਵਾਸੀ ਪਿੰਡ ਕੈਦੂਪੁਰ ਤਹਿ ਨਾਤਾ ਜ਼ਿਲ੍ਹ ਪਟਿਆਲਾ ਨੇ ਆਪਣਾ ਨਾਮ ਬਦਲ ਹੈ Amarjit Kaur ਰੱਖ ਲਿਆ ਹੈ।

ਸਾਸ਼ਗ੍ਰਸ਼ Kaur ਰੱਖ ਲਿਆ ਹੈ। ➡ ਮੈਂ, Tajinder Kaur ਪਤਨੀ ਅਮਰਜੀਤ ਸਿੰਘ ਵਾਸੀ ਮਕਾਨ ਨੰ: 401, ਟਾਵਰ ਨੰ: 11, ਸੈਕਟਰ 115, ਅਨਸਲ ਓਰਚਿੱਡ ਕਾਊਂਟੀ, ਲਾਂਡਰਾ ਨੇ ਆਪਣਾ ਨਾਮ ਬਦਲ ਕੇ Tejinder Kaur ਰੱਖ ਲਿਆ ਹੈ।

ਨਿਲਾਮੀ ਸੂਚਨਾ

ਦੀ ਸਮਗੌਲੀ ਬਹੁ-ਮੰਤਵੀ ਕੋ-ਆਪਰੇਟਿਵ ਐਗਰੀਕਲਚਰ ਸੁਸਾਇਟੀ ਸਮਗੌਲੀ (ਮੋਹਾਲੀ) ਵੱਲੋਂ ਅਰਜੁਨ 605 ਡੀਆਈ ਟਰੈਕਟਰ, ਲੇਜਰ ਲੈਵਲਰ, ਰੋਟਾ ਵੇਟਰ 7 ਫੁੱਟਾ, ਸੁਹਾਗਾ ਤੇ ਟਿਲਰ ਦੀ ਨਿਲਾਮੀ ਮਿਤੀ 22 ਅਗਸਤ 2022 ਨੂੰ ਸਵੇਰੇ 11 ਵਜੇ ਉਕਤ ਦਫਤਰ ਵਿਖੇ ਹੋਵੇਗੀ।ਸਾਰੀ ਰਕਮ ਮੌਕੇ ਤੇ ਹੀ ਭਰਨੀ ਹੋਵੇਗੀ। ਹੋਰ ਸਰਤਾਂ ਮੌਕੇ ਉੱਤੇ ਹੀ ਦੱਸੀਆਂ ਜਾਣਗੀਆਂ।

ਸੰਪਰਕ ਨੰਬਰ

ਪ੍ਰਧਾਨ- 9779325691 ਸਕੱਤਰ- 8872066754

ਪਸ਼ਨਿਕ ਨੰਟਿਸ ਆਮ ਜਨ ਸਥਾਵਨ ਅਤੇ ਸਾਰੇ ਸੰਬਾਰਿਆਂ ਨੂੰ ਨੈਟਿਸ ਦਿੱਤਾ ਜਾਂਦਾ ਹੈ ਕਿ ਸ਼੍ਰੀ ਅਲੋਕ ਭਮਾਰ ਵੱਦ ਪੁੱਤਰ ਸਵਾ, ਗ੍ਰੀ ਬਲ ਲਾਲ ਵੇਦ ਐਸਬੀਆਈ ਸੁਖਕਥਾਈਸ਼ਿੰਗ ਸਟਾਜ਼ ਕੇ ਆਪ ਔਰ/ਸੀ। ਪਹਿਲੀ) ਸੁਸਾਇਟੀ ਲਿਮਟਿਤ ਸੈਕਟਰ 48ਸੀ, ਆਸੜਾ ਆਧਾਰਟੀ, ਚੰਡੀਗੜ੍ਹ ਦੇ ਮੌਤਕ ਅਤੇ ਜਲੈਂਟ ਨੇ 2281 ਹੇਠਲੀ ਸੇਜ਼ਿਲ (ਕੈਟਾਗਿਡੀ ਏ) ਦੇ ਅਸਲ ਅਲਾਟੀ विश्वन प्रश्निक के दिन के दिन के अपने अपने के दिन के दिन

ਸ਼ਹਿਰ ਦੇ ਦੋਵਾਂ ਨਾਲ ਇੰਤਰਿਆ ਕਿ ਦੇ ਦੋਸ਼ਾ ਹੈ। ਜਿਸ ਦੇ ਜ਼ਹੂਰ ਜੋ ਜ਼ਹੂਰ ਜ਼ਹੂਰ ਜੋ ਜ਼ਹੂਰ ਜ਼ਹੂਰ ਜੋ ਜ਼ਹੂਰ ਜੋ ਜ਼ਹੂਰ ਜੋ ਜ਼ਹੂਰ ਜੋ ਜ਼ਹੂਰ ਜ਼ਹੂਰ ਜੋ ਜ਼ਹੂਰ ਜ਼ਹੂਰ ਜ਼ਹੂਰ ਜੋ ਜ਼ਹੂਰ ਜੋ ਜ਼ਹੂਰ ਜ਼ਹੂਰ ਜੋ ਜ਼ਹੂਰ ਜ਼ਹੂਰ

ਵੀ ਮੰਗ ਸਿਹੰਤ 'ਤੁਧਾਨਾ ਪਤਨੀ ਸੀ। ਸ਼੍ਰੀਮਤੀ ਸ਼ਸ਼ਗੇਤਾ 'ਤੁਧਾਨਾ ਪਤਨੀ ਸੀ। ਸ਼ਾਰੇ ਅਤੇ ਅਨਿਮ ਹਿੱਸਿਆ ਵਿੱਚੋਂ ਜਾਣਿਦਾਦ ਨਿਵਤੀ s (146.2022) ਹੈ। 16.82022 (ਬੁਧਾਨਾ ਪੁੱਤਰ ਸ਼੍ਰੀ ਮੈਕਨ ਨਾਲ ਗਈ ਨੇ 2. ਤੁੰਦਨ ਨਾਗ ਇਛੇਵਾਲ ਹੋਡ ਰਿਚੰਪੁਰ ਸਿੰਦੇ ਗੰਜਾਸ਼ਟਰ ਕਾਈ ਸੋਲ ਡੀਡ ਪੁੱਤਰਾਨ (ਗਰੇਟਰ), ਸ਼ਿੰਮਤੀ ਕੀਟਾ ਨੇ 156.85 ਜੀ 3.10.85.00, ਚਾਕਦੀਵਾਰੀ ਹੋਣ ਨਸ਼ਾਰ 'ਪੂਰ' ਕਰਨੇਸ਼ ਸਿੰਘ, ਨਰ੍ਹਤਾ ਪਤਨੀ 'ਤਰਿਤ ਨਰ੍ਹਤਾ। ਗਰੇਵਣਾ)

ਮਿਲੀ : 2.8.2022 - ਸਬਾਨ : ਵਿਰੋਜ਼ਪਰ

ਅਹਿਕਾਰਜ ਅਵਸ਼ਰ

ਸਟੇਟ ਬੈਂਕ ਆਫ ਇੰਡੀਆ ਬਾਲਜ ਰੋਡ ਬਾਂਚ, ਜ਼ਿਲ੍ਹਾ ਰੂਪਨਗਰ (ਪੰਜਾਬ) ਫੋਨ ਨੰ : 01881-222014,, ਈਮੇਲ : sbi.06342@sbi.

ਕਬਜ਼ਾ ਨੌਟਿਸ (ਅਚੱਲ ਜਾਇਦਾਦ ਲਈ)

ਕਬਜ਼ਾ ਨੌਟਿਸ (ਅਚੱਲ ਜਾਇਦਾਦ ਲਈ)
ਜਥੇਂ ਕਿ ਨਸ਼ਨ ਗ਼ਾਤਾਪਕੀ ਜੋ ਕਿ ਸਟੇਟ ਬੈਂਕ ਅਕਾ ਇਡੀਆ, ਕਸ਼ਾਲ ਕੋਡ ਬੁੱਖ, ਜਿਸ਼ ਰੂਪਲੀਬਰਾਂ ਨੇ ਅਰਗਰ ਹੋਣ ਨਾਤੇ
ਸਕਿਉਂਕਿਟਾਜੇਸ਼ਨ ਐਂਡ ਡੀਰੋਸ਼ਟਰਡਸਨ ਆਲ ਵਾਈਨੀਸ਼ਨਲ ਐਂਡਟ ਨਾਤੇ ਨਾਤਰਸ਼ਨੀ ਦਾ ਅਧਿਕਾਰਤ ਅਫ਼ਸਰ ਹੋਣ ਨਾਤੇ
ਸਕਿਉਂਕਿਟਾਜੇਸ਼ਨ ਐਂਡ ਡੀਰੋਸ਼ਟਰਡਸਨ ਆਲ ਵਾਈਨੀਸ਼ਨਲ ਐਂਡਟ ਐਂਡਟ ਨਾਤਰਸ਼ਨੀ ਦਾ ਸ਼ਾਂ ਸੁਪਰਬੀਬਰਾਂ ਇਟਰਸਟ ਐਂਡਟ (2002 ਦਾ 54)
ਅਤੇ ਸੋਕਸ਼ਨ 13(12) ਤਹਿਤ ਜਿਨੀਆਂ ਤਾਰਤਾਂ ਦੀ ਅਤੜੇ ਕਰਦਿਆਂ ਜਿਸ ਨੂੰ ਕਿ ਸ਼ਹਿਬੀਵਰੀ ਇਟਰਸਟ (ਟਿਨਫੈਕਸਟੇਟ) ਰੁਸ਼ਸ਼ 2002 ਦੀ
ਅਤੇ ਨੇ ਜ਼ਰੀ ਦਾ ਸ਼ਹਾਂ ਤੋਂ ਹੋਣ ਕਿਹਾ ਕਿਹਾ ਜਿਸ਼ਨਾ ਨੂੰ ਇਸ਼ਾਂ ਨਿੱਟਿਸ ਅਤੇ ਅਰਗਿਆ ਗ਼ਰਦਾਰਾਂ ਨੂੰ ਇਸ਼ਾਂ ਨਿੱਟਿਸ ਅਤੇ ਦਰ ਸ਼ਹਾਂ ਜ਼ਰੀ ਜਿਸ਼ਨ ਨੇ ਜ਼ਰੀ ਸ਼ਹਾਂ ਜ਼ਰੀ ਜਿਸ਼ਨ ਨੂੰ ਇਹ ਨਿੱਟਿਸ ਦਿੱਤਾ ਜਾਂਦਾ ਹੈ ਕਿ ਰੁਸ਼ਸ਼ਨ ਨਿੱਟਿਸ ਦਿੱਤਾ ਜਾਂਦਾ ਹੈ ਕਿ ਰੁਸ਼ਸ਼ਨ 13(4) ਦੀ ਕੁਕਤਾਂ ਦੀ ਅਤਕੇ ਕਰਦਿਆਂ ਜਿਸ ਨੂੰ ਜਿਉਂਕਰੀ ਇਟਰਸਟ (ਇਟਰਫੈਕਸਟੇਟ) ਰੁਸ਼ਸ਼ 2002 ਦੇ ਜ਼ਰੀ ਐਂਡਟ ਸ਼ਹਾਂ ਦੀ ਅਤਕੇ ਕਰਦਿਆਂ ਜਿਹਾ ਨਿੱਟਿਸ ਦਿੱਤਾ ਜਾਂਦਾ ਹੈ ਕਿ ਹੋਣ ਜ਼ਰਦਾ ਜਾਂਦਾ ਦੇ ਜ਼ਰੀ ਨੇ ਦਰ ਦਰਾਈ ਜਾਂਦੀਆਂ ਦਾ ਦੀ ਐਂਡਟ ਦੇ ਦੀ ਕਰਦਾ ਸ਼ਹਾਂ ਦੀ ਕਰਦਾ ਕਰਦਾ ਜਾਂਦਾ ਦੇ ਜ਼ਰੀ ਨੇ ਦਰਦਾ ਜਾਂਦਾ ਦੇ ਜ਼ਰੀ ਨੇ ਦਰਦਾ ਜਾਂਦਾ ਦੇ ਜ਼ਰੀ ਨੇ ਦਰਦਾ ਜ਼ਰੀ ਦਾ ਦਾ ਦੀ ਐਂਡਟ ਦੇ ਨਿੰਗ ਸ਼ਿੰਦਿ ਤੀ ਜ਼ਰਦਾ ਦੇ ਹੋਣ ਨੇ ਦਰਦਾ ਦਾ ਦੇ ਜ਼ਰੀ ਜ਼ਰੀ ਜ਼ਰਦਾ ਜ਼ਰਦਾ ਦਾ ਦੀ ਜ਼ਰਦਾ ਦਾ ਦੀ ਐਂਡਟ ਦੇ ਨਿੰਗ ਸ਼ਿੰਦਿ ਤੀ ਜ਼ਰਦਾ ਦਾ ਦੀ ਐਂਡਟ ਦੇ ਲੋਕ ਸ਼ਹਾਂ ਜ਼ਰਦਾ ਦਾ ਦੀ ਐਂਡਟ ਦੇ ਨਿੰਗ ਸ਼ਹਿਬੀਆਂ, ਕਾਰਜ ਜ਼ਰਦਾ ਸ਼ਹਾਂ ਜ਼ਰਦਾ ਦਾ ਨਾਲ ਕੋਈ ਚੀ ਨੇਟ ਦੇਣ ਨਾ ਕੀਤਾ ਜਾਵਾਂ ਦੀ ਹੋਣ ਹੋਣ ਜ਼ਰਦਾ ਜ਼ਰਦਾਦਾ ਨਾਲ ਕੋਈ ਚੀ ਨੇਟ ਦੇਣ ਸਟੇਟ ਬਿੰਕ ਆਫ਼ ਬਿੰਡੀਆ, ਕਾਰਜ ਜ਼ਰੂ ਬੁੱਧ, ਜ਼ਿਲ੍ਹਾ ਦੀ ਸ਼ਹਾਂ ਜ਼ਰਦਾ ਦਾ ਨਾਲ ਕੋਈ ਚੀ ਨੇਟ ਦੇਣ ਸਟੇਟ ਬਿੰਕ ਆਫ਼ ਬਿੰਡੀਆ, ਕਾਰਜ ਜ਼ਰਦਾ ਹੈ ਜ਼ਰਦਾ ਹਨ ਕੋਈ ਚੀ ਨੇਟ ਦੇਣ ਸਟੇਟ ਬਿੰਕ ਆਫ਼ ਬਿੰਡੀਆ, ਕਾਰਜ ਜ਼ਰਦਾ ਹੈ ਦੀ ਸ਼ਹਾਂ ਜ਼ਰਦਾ ਹਨ ਜ਼ਰਦਾ ਹਨ ਜ਼ਰਦਾ ਦਾ ਦੇ ਸ਼ਹਾਂ ਕਰਮਦਾ ਨੂੰ ਇਹ ਇਕ ਸ਼ਹਾਂ ਜ਼ਰਦਾ ਹੈ ਦਿੱ ਹੋਣ ਸਿੰਕ ਨੇਟ ਦੇ ਸ਼ਹਾਂ ਜ਼ਰਦਾ ਦਾ ਦਾ ਦੇ ਸ਼ਹਾਂ ਜ਼ਰਦਾ ਦਾ ਨਾਲ ਜ਼ਰਦਾ ਹੈ ਜ਼ਿਲ੍ਹਾ ਜ਼ਰਦਾ ਹਨ ਜ਼ਰਦਾ ਹੈ ਜ਼ਰਦਾ ਹਨ ਜ਼ਰਦਾ ਜ਼ਰਦਾ ਹੈ ਜ਼ਿਲ੍ਹਾ ਜ਼ਰਦਾ ਹਨ ਜ਼ਰਦਾ ਹੈ ਜ਼ਰਦਾ ਦਾ ਦੇ ਸ਼ਹਾਂ ਜ਼ਰਦਾ ਹੈ ਜ਼ਰਦਾ ਹਨ ਜ਼ਰਦਾ ਹਨ ਜ਼ਰਦਾ ਹਨ ਜ਼ਰਦਾ ਹੈ ਜ਼ਰਦਾ ਦਾ ਜ਼ਰਦਾ ਹੈ ਜ਼ਰਦਾ ਹਨ ਜ਼ਰਦਾ ਹੈ ਜ਼ਰਦਾ ਦਾ ਜ਼ਰਦਾ ਹੈ ਜ਼ਰਦਾ ਦਾ ਜ਼ਰਦਾ ਹਨ ਜ਼ਰਦਾ ਹੈ ਜ਼ਰਦਾ ਦਾ ਜ਼ਰਦਾ ਹੈ ਜ਼ਰਦਾ ਜ਼ਰਦਾ ਹਨ ਜ਼ਰਦਾ ਹੈ ਜ਼ਰਦਾ ਦਾ ਜ਼ਰਦਾ ਹੈ ਜ਼ਰਦਾ ਦਾ ਜ਼ਰਦਾ ਹਨ ਜ਼ਰਦਾ ਹੈ ਜ਼ਰਦਾ ਦਾ ਜ਼ਰਦਾ ਹੈ ਜ਼ਰਦਾ ਦਾ ਜ਼ਰਦਾ ਹੈ ਜ਼ਰਦਾ ਜ਼ਰਦਾ ਹੈ ਜ਼ਰਦਾ ਦਾ ਜ਼ਰਦਾ ਹੈ ਜ਼ਰਦਾ ਹਨ ਜ਼ਰਦਾ ਹੈ ਜ਼ਰਦਾ ਹੈ ਜ਼ਰਦਾ ਹਨ ਜ਼ਰਦਾ ਹੈ ਜ਼ਰਦਾ ਹੈ ਜ਼ਰਦਾ ਹਨ ਜ਼ਰਦਾ ਹੈ ਜ਼ਰਦਾ ਹਨ ਜ਼ਰਦਾ ਹੈ ਜ਼ਰਦਾ ਹੈ ਜ਼ਰਦਾ ਹਨ ਜ਼

ਕਰਜ਼ਦਾਰ ਅਤੇ ਗਰੰਟਰ ਦਾ ਨਾਂ	1100 111000 0 000	ਤਿਮਾਂਤ ਨੋਟਿਸ ਦੀ ਮਿਤੀ	ਕਬਜੇ ਦੀ ਮਿਤੀ	ਰਿਮਾਂਚ ਨੌਟਿਸ ਮੁਤਾਕਿਕ ਰਕਮ
ਮਿਤੀ ਜਸਵਿੰਦਰ ਕੌਰ ਪਤਨੀ ਸ਼੍ਰੀ ਵਿੰਦਰ ਸਿੰਘ ਅਤੇ ਸ਼ੀਦਵਿੰਦਰ ਸਿੰਘ	ਰਿਹਾਇਸ਼ੀ ਪਲਾਟ ਮਿਣਤੀ 0ਕ-5ਮ ਜੋ ਕੁੱਲ ਜਾਇਦਾਦ ਮਿਣਤੀ 0ਕ-17ਮ ਦਾ 5/17 ਹਿੱਸਾ	10.09.2021	28.07.2022	Rs. 10,69,813.44 ਮਿਤੀ: 10.9.2021 ਤੌਰ
ਤਰ ਸਰਦਾਰਾ ਸਿੰਘ, ਦੋਵਾਂ ਵਾਸੀ ਮਕਾਨ	ਜਿਸ 'ਚ ਸ਼ਾਮਲ ਖਾਤਾ ਨੈ: 474/579 ਖਸਰਾ ਜਮਾਬੰਦੀ ਸਾਲ 2008-2009 ਸਥਿਤੀ ਪਿੰਡ ਬੜੀ ਅਤੇ ਜ਼ਿਲ੍ਹਾ ਰੂਪਨਗਰ ਅਤੇ ਚਾਰਦੀਵਾਰੀ ਹੇਠ <u>b</u>	ਨੈ: 17//2/2/1 ਹਵੇਲੀ ਹੋਂਦਬਸਤ ਹ	ਨੈ: 45 ਤਹਿਸੀਲ	ਅਤੇ ਇੰਸੀਡੈਟਲ ਖਰਚੇ,

ਬੇਂਕ ਆਫ ਬੜੌਦਾ ਸ਼ਾਂਚ : ਗੜਬੇਕਰ, ਨੇੜੇ ਐਲਆਈਸੀ ਬਿਲਭਿੰਗ, ਹੁਬਿਆਚਪੁਰ Bank of Baroda ਰੈਂਡ ਗੜਬੇਕਰ-1,44527, ਪੰਜਾਬ ਫੋਨ : 01894-284300 ਏਮੇਲ : vjgash@bankofbaroda.co.in (ਰੁਲ 8(1) ਕਬਜ਼ਾ ਨੋਟਿਸ (ਅਚੱਲ ਜਾਇਦਾਦ ਲਈ)



ਕਿਵੇਂ ਕਿ ਜਿਸਨਾ ਗਾੜਾਅਤੀ ਤੋਂ ਕਿ ਜਾਣ ਆਵਾ ਲਈ, ਗੁਜ਼ਾਗ ਦਾ ਅੰਦਰਾਤ ਆਤਾਰ ਕੇਟ ਜਾਣਿਵਾਦਾ ਲਈ।
ਜਿਵੇਂ ਕਿ ਜਿਸਨਾ ਗਾੜਾਅਤੀ ਤੋਂ ਕਿ ਜਾਣ ਆਵਾ ਲਈ, ਗੁਜ਼ਾਗ ਦਾ ਅੰਦਰਾਤ ਆਤਾਰ ਕੇਟ ਜਾਣੇ ਸਹਿਵਾਈਸ਼ਨ ਅੰਤ ਗੈਲੰਬਾਨਗਥਾਨ ਆਫ਼ ਭਾਰਨਿੰਗਾਨ ਅੰਸਰਾ ਅੰਤ ਜ਼ਿਲਨਿੰਗਾਨਿ ਅਤੇ ਗਾਰਿਵੀਰੀ ਇੰਦਰਾਫ਼ ਅੰਸਟ 2002 ਅਤੇ ਜ਼ਿਲਾਨ 1203 ਗੀਤਿ ਮਿਲੀਆਂ ਤਾਕਤਾ ਦੀ ਅਤੀ ਤੇ ਕਰਨਿੰਗਾਨਿ ਜਾਣੇ ਜਿਸਨੂੰ ਵਿਸ਼ਾ ਜਿਸਨੂੰ ਵਿਸ਼ਾ ਜਿਵੇਂ ਜਿਸਨਾ ਜਿਵੇਂ ਸ਼ੜ੍ਹਾ ਜਿਵੇਂ ਜਿਸਨਾ ਜ

	ਮਾਲਕ ਦਾ ਨਾਂ	ਅਚਲ ਜਾਇਦਾਦ ਦਾ ਵਰਵਾ	ਦੀ ਮਿਤੀ	ਮਿਤੀ	वलगरका बलम
ı	ਕਰਜ਼ਦਾਰ : ਸ਼ੀਮਤੀ ਮੋਨੀਕਾ ਰਤਨ ਪੁੱਤਰੀ	ਸਾਰੇ ਅਤੇ ਅਹਿਮ ਹਿੱਸਿਆਂ ਵਿਚੋਂ ਜਾਇਦਾਦ	09.05.2022	22.07.2022	Rs.28,10,002.4
	ਕਰਮਜੀਤ ਸਿੰਘ, ਵਾਸੀ ਮਕਾਨ ਨੰ: 631,	ਮਿਣਤੀ 10 ਮਰਲੇ ਜਿਸਦਾ ਖਸਰਾ ਨੰ: 44//1 ਖਾਤਾ ਨੈ: 246/253 ਰਾਹੀਂ ਵਸੀਕਾ ਨੰ: 296 ਸਿ ਸਥਿਤੀ ਵਾਰਡ ਨੰ: 5, ਦਾਣਾ ਮੰਡੀ, ਤਹਿਸੀਲ ਹੁਸ਼ਿਆਰਪੁਰ ਚਾਰਦੀਵਾਰੀ: ਉਤਰ: ਸਵਰਨ ਦੀ	ਜਤੀ : 8.5.2015 ਗੜ੍ਹਸ਼ੀਕਰ ਜ਼ਿਲ੍ਹਾ	ਤਰਤਾਲੀ ਪੈਸੇ ਸਿ ਰੇਟ 'ਤੇ ਬਣਦਾ!	ਨੁੱਖ ਦੱਸ ਹਜ਼ਾਰ ਦੋ ਅ ਸ਼ਰਫ਼) ਅਤੇ ਇਸ ਉਪਰੇਤ ਵਿਆਜ-ਖਰਚੇ, ਚਾਰਜ ਅ ਗੀਦੀ ਮਿਤੀ ਤੱਕ
ı	ਂ ਹੋਰ ਮਾਲਕ ਅਤੇ ਗਲੀ, ਪੂਰਬ : ਹਰੀ ਚੈ	ਦ ਜੁਲਕਾ ਦੀ ਜਾਇਦਾਦ, ਪੱਛਮ : ਗਲੀ	ALICO CLASSIC		

ਾਰ ਮਾਲਕ ਅਤੇ ਗਲੀ, ਪੂਰਾ : ਹਗੀ ਵੱਚ ਜੁਲਕਾ ਦੀ ਜਾਂਦਦਾਵ, ਪੁਰਮ : ਗਲ । ਕਰਬਚਾਰ : (1)10 ਨੀਲਮ ਕੁਮਾਰੀ ਸਾਂਕ ਅਤੇ ਅਮਿਸ਼ (ਹਿੱਸਕਾ ਵਿੱਚ ਜਾਂਦਿਦਾਵ | 1905-2072 | 22.07.2022 | Ra. 7.43.013.41/ ਪਤਨੀ ਸ਼੍ਰੀ ਦਵਿੱਚਣ ਕੁਮਾਰ ਅਤੇ ਜ਼੍ਰੀ ਦਿਨਤੀ 6 ਮਰਲ ਨਿਸ਼ਦਾ ਖ਼ਾਗਾ ਨੇ 74/1/2/2 (0-13), 13 (ਵ ਜ਼ਰਦੇਵਰ ਕੁਮਾਰ ਪੁਰਤ ਸ਼੍ਰੀ ਮਾਲਨ ਨਾਲ, ਮੁਕਾਨ ਨੰ : 10.2, ਆਰਡ ਨੰ : 10, 18(9-1), 916-00, 22 (ਵਿ-0), 23/1 ((-15), 09) ਮੁਕਾਨ ਨੰ : 10.2, ਆਰਡ ਨੰ : 10, 1279 ਨਿਸ਼ਦਾ ਸ਼ਰਦੇ ਜ਼ਰਦੇ ਜ਼ਰਦੇ

ਮਿਤੀ. 01.08.2022